

Joint Press Release on India-EU Strategic Partnership Review

October 19, 2021

ਭਾਰਤ-ਯੂਰਪੀਅਨ ਸੰਘ ਦਰਮਿਆਨ ਰਣਨੀਤਕ ਸਾਂਝੇਦਾਰੀ ਦੀ ਸਮੀਖਿਆ ਬਾਰੇ ਸਾਂਝਾ ਪ੍ਰੈਸ ਬਿਆਨ 19 ਅਕਤੂਬਰ, 2021

ਭਾਰਤ-ਯੂਰਪੀਅਨ ਸੰਘ ਦਰਮਿਆਨ ਰਣਨੀਤਕ ਸਾਂਝੇਦਾਰੀ ਦੀ ਤੀਜੀ ਸਮੀਖਿਆ 19 ਅਕਤੂਬਰ 2021 ਨੂੰ ਬ੍ਰਿਸੇਲਜ਼ ਵਿੱਚ ਹੋਈ। ਦੋਵਾਂ ਧਿਰਾਂ ਨੇ COVID -19 ਮਹਾਂਮਾਰੀ ਨਾਲ ਨਜਿੱਠਣ ਲਈ ਹੱਥ ਮਿਲਾਉਣ ਦੇ ਸਰਬੋਤਮ ਤਰੀਕਿਆਂ ਅਤੇ ਅਰਥ ਵਿਵਸਥਾਵਾਂ, ਸਮਾਜਾਂ ਅਤੇ ਵਿਅਕਤੀਆਂ 'ਤੇ ਇਸ ਦੇ ਪ੍ਰਭਾਵਾਂ ਬਾਰੇ ਵਿਚਾਰ ਵਟਾਂਦਰੇ ਕੀਤੇ।

8 ਮਈ, 2021 ਦੀ ਭਾਰਤ-ਯੂਰਪੀਅਨ ਸੰਘ ਦੇ ਆਗੂਆਂ ਦੀ ਮੀਟਿੰਗ, ਜਿਸ ਨਾਲ ਭਾਰਤ ਅਤੇ ਯੂਰਪੀਅਨ ਸੰਘ ਵਿਚਕਾਰ ਸਬੰਧਾਂ ਨੂੰ ਹੋਰ ਡੂੰਘਾ ਕਰਨ ਦਾ ਸਪਸ਼ਟ ਰਸਤਾ ਤੈਅ ਹੋਇਆ ਸੀ, ਰੋ ਬਾਅਦ ਹੋਈ ਇਸ ਬੈਠਕ ਨਾਲ ਭਾਰਤ-ਯੂਰਪੀਅਨ ਰਣਨੀਤਕ ਭਾਈਵਾਲੀ: 2025 ਦਾ ਰੋਡਮੈਪ ਦੁਆਰਾ ਨਿਰਧਾਰਤ ਰਣਨੀਤਕ ਭਾਰਤ-ਯੂਰਪੀਅਨ ਸੰਘ ਭਾਈਵਾਲੀ ਦੀ ਵਿਆਪਕ ਸਮੀਖਿਆ ਹੋਣਾ ਸੰਭਵ ਹੋਇਆ।

ਇਹ ਵਿਚਾਰ -ਵਟਾਂਦਰਾ ਖਾਸ ਤੌਰ 'ਤੇ ਮੌਸਮੀ ਤਬਦੀਲੀ, ਜੈਵ ਵੰਨ ਸੁਵੰਨਤਾ ਨੂੰ ਹੋਏ ਨੁਕਸਾਨ ਅਤੇ ਪ੍ਰਦੂਸ਼ਣ ਦੀਆਂ ਚੁਣੌਤੀਆਂ ਨਾਲ ਨਜਿੱਠਣ ਅਤੇ ਆਉਣ ਵਾਲੀ ਜਲਵਾਯੂ CoP 26 ਦੀ ਸਫਲਤਾ ਵਿੱਚ ਯੋਗਦਾਨ ਪਾਉਣ ਲਈ ਸਹਿਯੋਗ ਕਰਨ 'ਤੇ ਕੇਂਦ੍ਰਿਤ ਸੀ। ਭਾਰਤ ਅਤੇ ਯੂਰਪੀਅਨ ਯੂਨੀਅਨ ਨੇ ਸੰਤੁਲਤ, ਅਭਿਲਾਸ਼ੀ, ਵਿਆਪਕ ਅਤੇ ਆਪਸੀ ਤੌਰ 'ਤੇ ਲਾਹੇਵੰਦ ਵਪਾਰ ਸਮਝੌਤੇ ਲਈ ਗੱਲਬਾਤ ਸ਼ੁਰੂ ਕਰਨ ਅਤੇ ਇਕੱਲੇ ਨਿਵੇਸ਼ ਸੁਰੱਖਿਆ ਸਮਝੌਤੇ ਅਤੇ ਭੂਗੋਲਿਕ ਸੰਕੇਤਾਂ ਬਾਰੇ ਇੱਕ ਵੱਖਰੇ ਸਮਝੌਤੇ 'ਤੇ ਗੱਲਬਾਤ ਸ਼ੁਰੂ ਕਰਨ ਦੇ ਭਾਰਤੀ ਅਤੇ ਯੂਰਪੀਅਨ ਸੰਘ ਦੇ ਆਗੂਆਂ ਦੇ ਫੈਸਲੇ ਨੂੰ ਲਾਗੂ ਕਰਨ ਲਈ ਅਗਲੇ ਕਦਮਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਨੇ ਭਾਰਤ-ਯੂਰਪੀਅਨ ਸੰਘ ਕਨੈਕਟੀਵਿਟੀ ਪਾਰਟਨਰਸ਼ਿਪ ਨੂੰ ਲਾਗੂ ਕਰਨ ਦੇ ਅਗਲੇ ਕਦਮਾਂ ਬਾਰੇ ਵਿਚਾਰ ਵਟਾਂਦਰਾ ਕੀਤਾ, ਜਿਸ ਉੱਤੇ ਮਈ 2021 ਵਿੱਚ ਹੋਈ ਆਗੂਆਂ ਦੀ ਮੀਟਿੰਗ ਵਿੱਚ ਸਹਿਮਤੀ ਹੋਈ ਸੀ। ਭਾਰਤ ਅਤੇ ਯੂਰਪੀਅਨ ਸੰਘ ਨੇ ਖੋਜ, ਤਕਨਾਲੋਜੀ ਅਤੇ ਡਿਜੀਟਲ ਪਰਿਵਰਤਨ ਦੇ ਖੇਤਰਾਂ ਵਿੱਚ ਹੋਰ ਸਹਿਯੋਗ ਦੇ ਤਰੀਕਿਆਂ ਅਤੇ ਪ੍ਰਵਾਸ ਅਤੇ ਗਤੀਸ਼ੀਲਤਾ ਦੇ ਸਾਂਝੇ ਏਜੰਡੇ ਨੂੰ ਲਗਾਤਾਰ ਲਾਗੂ ਕਰਨ ਬਾਰੇ ਵੀ ਚਰਚਾ ਕੀਤੀ। ਅਪ੍ਰੈਲ 2021 ਵਿੱਚ ਹੋਏ ਸਫਲ 9ਵੇਂ ਭਾਰਤ-ਯੂਰਪੀ ਮਨੁੱਖੀ ਅਧਿਕਾਰ ਸੰਵਾਦ ਨੂੰ ਯਾਦ ਕਰਦੇ ਹੋਏ ਭਾਰਤ ਅਤੇ ਯੂਰਪੀਅਨ ਸੰਘ 2022 ਵਿੱਚ ਸੰਵਾਦ ਦੇ ਅਗਲੇ ਸੰਸਕਰਣ ਦੀ ਉਡੀਕ ਵਿੱਚ ਹਨ।

ਇਸ ਮੀਟਿੰਗ ਦੀ ਸਹਿ-ਪ੍ਰਧਾਨਗੀ ਵਿਦੇਸ਼ ਮੰਤਰਾਲੇ ਅੰਦਰ ਸਕੱਤਰ (ਪੱਛਮ) ਸ਼੍ਰੀਮਤੀ ਰੀਨਤ ਸੰਧੂ ਅਤੇ ਯੂਰਪੀਅਨ ਬਾਹਰੀ ਐਕਸ਼ਨ ਸੇਵਾ ਦੇ ਆਰਥਿਕ ਅਤੇ ਆਲਮੀ ਮਾਮਲੇ ਉਪ ਸਕੱਤਰ ਜਨਰਲ ਸ਼੍ਰੀਮਤੀ ਹੇਲੇਨਾ ਕੌਨਿਗ ਨੇ ਕੀਤੀ।

ਨਵੀਂ ਦਿੱਲੀ

19 ਅਕਤੂਬਰ, 2021

DISCLAIMER: This is an approximate translation. The original is available in English on MEA's website and may be referred to as the official press release.